

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨਾਲ ਨੈਸ਼ਨਲ ਪਬਲਿਕ ਵਰਕਸ ਵੀਕ ਦਾ ਜਸ਼ਨ ਮਨਾਓ

ਬ੍ਰੈਂਪਟਨ, ਓਨਟੈਰੀਓ (14 ਮਈ, 2019) – ਸੜਕ ਦੀ ਉਸਾਰੀ, ਬਰਫ ਨੂੰ ਹਟਾਉਣਾ, ਟ੍ਰੈਫਿਕ ਸਿਗਨਲ, ਚੌਰਾਹਿਆਂ ਤੇ ਗਾਰਡ, ਪਾਰਕਿੰਗ ਦੇਖਭਾਲ ਅਤੇ ਜਨਤਕ ਖੇਡ ਦੇ ਮੈਦਾਨ: ਸਿਟੀ ਦਾ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ (Public Works and Engineering) ਵਿਭਾਗ, ਬ੍ਰੈਂਪਟਨ ਨੂੰ ਕਿਰਿਆਸ਼ੀਲ ਰੱਖਣ ਵਿੱਚ ਮਦਦ ਲਈ ਇਹ ਸਭ ਸੰਭਾਲਦਾ ਹੈ।

ਨੈਸ਼ਨਲ ਪਬਲਿਕ ਵਰਕਸ ਵੀਕ (National Public Works Week) 21–24 ਮਈ ਤੱਕ ਚੱਲਦਾ ਹੈ। ਇਹ ਸਾਡੇ ਭਾਈਚਾਰੇ ਵਿੱਚ ਪਬਲਿਕ ਵਰਕਸ ਦੇ ਪੇਸ਼ਾਵਰਾਂ ਦੀ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦਿੰਦਾ ਹੈ। ਸਿਟੀ ਆਫ ਬ੍ਰੈਂਪਟਨ ਇਸ ਬਾਰੇ ਜਾਗਰੂਕਤਾ ਫੈਲਾ ਕੇ ਜਸ਼ਨ ਮਨਾਉਂਦੀ ਹੈ ਕਿ ਕਿਵੇਂ ਸਾਡੀਆਂ ਪਬਲਿਕ ਵਰਕਸ ਸੇਵਾਵਾਂ ਹਰ ਰੋਜ਼ ਭਾਈਚਾਰੇ ਤੇ ਅਸਰ ਪਾਉਂਦੀਆਂ ਹਨ। ਇਹ ਜਸ਼ਨ ਪੂਰਾ ਹਫ਼ਤਾ ਕਈ ਮਜ਼ੇਦਾਰ ਅਤੇ ਸ਼ਮੂਲੀਅਤ ਵਾਲੀਆਂ ਗਤੀਵਿਧੀਆਂ ਨਾਲ ਮਨਾਇਆ ਜਾਂਦਾ ਹੈ। ਇਹ ਸਭ ਬ੍ਰੈਂਪਟਨ ਸਿਟੀ ਹਾਲ ਐਟਰੀਅਮ (Brampton City Hall Atrium) ਅਤੇ ਕੇਨ ਵਿਲਿਅਮਸ ਸਕਵੇਅਰ (Ken Whillans Square) ਵਿੱਚ ਮੰਗਲਵਾਰ, 21 ਮਈ ਨੂੰ ਸਵੇਰੇ 9 ਵਜੇ ਇੱਕ ਉਦਘਾਟਨ ਸਮਾਰੋਹ ਅਤੇ ਝੰਡਾ ਲਹਿਰਾਉਣ ਦੇ ਨਾਲ ਸ਼ੁਰੂ ਹੋਵੇਗਾ।

ਸਿਟੀ ਦੇ ਨੈਸ਼ਨਲ ਪਬਲਿਕ ਵਰਕਸ ਕਾਰਜਕਰਮਾਂ ਵਿੱਚ ਸ਼ਾਮਲ ਹਨ:

- **ਲੋਡਰ ਚੈਲੇਂਜ (Loader Challenge)**

ਮੰਗਲਵਾਰ 21 ਮਈ, ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ

ਵਿਲੀਅਮਸ ਪਾਰਕਵੇ ਯਾਰਡ (1975 ਵਿਲੀਅਮਸ ਪਾਰਕਵੇ) (Williams Parkway Yard) (1975 Williams Parkway)

- **ਪਬਲਿਕ ਓਪਨ ਹਾਊਸ (Public Open House)**

ਮੰਗਲਵਾਰ 21 ਮਈ ਅਤੇ ਬੁੱਧਵਾਰ, 22 ਮਈ, ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ

ਵਿਲੀਅਮਸ ਪਾਰਕਵੇ ਯਾਰਡ (1975 ਵਿਲੀਅਮਸ ਪਾਰਕਵੇ) ਅਤੇ ਸੈਂਡਲਵੁੱਡ ਪਾਰਕਵੇ ਵਰਕਸ ਯਾਰਡ (120 ਸੈਂਡਲਵੁੱਡ ਪਾਰਕਵੇ ਵੈਸਟ) (Sandalwood Parkway Works Yard) (120 Sandalwood Parkway West)

- **ਸਟਾਫ ਬੱਸ ਪੁੱਲ ਚੈਲੇਂਜ (Staff Bus Pull Challenge)**

ਵੀਰਵਾਰ, 23 ਮਈ, ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ

ਵੈਲਿੰਗਟਨ ਸਟ੍ਰੀਟ (ਮੇਨ ਸਟ੍ਰੀਟ ਜੋਰਜ ਸਟ੍ਰੀਟ) (Wellington Street) (Main Street to George Street)

ਪੂਰਾ ਹਫ਼ਤਾ ਹੋਣ ਵਾਲੇ ਸਾਰੇ ਕਾਰਜਕਰਮਾਂ ਦੀ ਵਿਸਤ੍ਰਿਤ ਸੂਚੀ ਲਈ, ਕਿਰਪਾ ਕਰਕੇ [ਇੱਥੇ ਕਲਿੱਕ ਕਰੋ \(click here\)](#)।

ਹਵਾਲਾ

ਪਬਲਿਕ ਵਰਕਸ ਪੇਸ਼ਾਵਰ ਸਾਡੀਆਂ ਰੋਜ਼ਾਨਾ ਦੀਆਂ ਜ਼ਿੰਦਗੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਹ ਸੜਕਾਂ, ਪਗਡੰਡੀਆਂ ਅਤੇ ਪੁਲ ਬਣਾ ਕੇ ਅਤੇ ਉਹਨਾਂ ਦੀ ਦੇਖਭਾਲ ਕਰਕੇ ਭੌਤਿਕ ਸਬੰਧ ਪੈਦਾ ਕਰਦੇ ਹਨ। ਉਹ ਰੁੱਖ ਲਗਾਉਣ, ਸਾਡੇ ਸੁੰਦਰ ਪਾਰਕਾਂ, ਜਿੱਥੇ ਲੋਕ ਇਕੱਠੇ ਹੁੰਦੇ ਹਨ ਅਤੇ ਖੇਡਦੇ ਹਨ, ਦੀ ਦੇਖਭਾਲ ਕਰਨ ਲਈ ਲੋਕਾਂ ਨੂੰ ਇਕੱਠੇ ਕਰਕੇ ਸਮਾਜਿਕ ਏਕਤਾ ਦਾ ਨਿਰਮਾਣ ਕਰਦੇ ਹਨ। ਉਹ ਬੱਚਿਆਂ ਨੂੰ ਸਕੂਲ ਪਹੁੰਚਾਉਣ ਲਈ ਟ੍ਰੈਫਿਕ ਵਾਲੀਆਂ

ਸੜਕਾਂ ਪਾਰ ਕਰਨ ਵਿੱਚ ਉਹਨਾਂ ਦੀ ਮਦਦ ਕਰਦੇ ਹਨ। ਇਹ ਸਾਲਾਨਾ ਕਾਰਜਕਰਮ ਉਹਨਾਂ ਲੋਕਾਂ ਦਾ ਧੰਨਵਾਦ ਕਰਨ ਦਾ ਸਾਡਾ ਇੱਕ ਤਰੀਕਾ ਹੈ, ਜੋ ਬ੍ਰੈਂਪਟਨ ਨੂੰ ਕਿਰਿਆਸ਼ੀਲ ਰੱਖਣ ਲਈ ਬਿਨਾਂ ਥੱਕੇ ਕੰਮ ਕਰਦੇ ਹਨ।

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca